

ਮਿਤੀ: 06.03.2017

ਵੱਲ

ਜਨਰਲ ਸਕੱਤਰ
ਪੰਜਾਬੀ ਸਾਹਿਤ ਅਕੈਡਮੀ
ਲੁਧਿਆਣਾ।

ਵਿਸ਼ਾ: ਮਿਤੀ 19.03.2017 ਨੂੰ ਹੋਣ ਵਾਲੇ ਜਨਰਲ ਇਜਲਾਸ ਵਿਚ ਮੈਂਬਰਾਂ ਨੂੰ ਸੂਚਨਾ ਉਪਲੱਬਧ ਕਰਵਾਉਣ ਸਬੰਧੀ।
ਸ਼੍ਰੀ ਮਾਨ ਜੀ,

ਲਗਾਤਾਰ ਪੱਤਰ ਲਿਖ ਕੇ ਕਈ ਸਾਲਾਂ ਤੋਂ ਅਸੀਂ ਲੋਕ ਹਿਤ ਨਾਲ ਜੁੜੀ ਸੂਚਨਾ ਅਕੈਡਮੀ ਕੋਲੋਂ ਮੰਗਦੇ ਰਹੇ ਹਾਂ। ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਹਮੇਸ਼ਾ ਚੁੱਪ ਸਾਧੀ ਰੱਖੀ ਗਈ। 'ਚੁੱਪ' ਦੇ ਅਰਥ ਸਾਨੂੰ ਚੰਗੀ ਤਰ੍ਹਾਂ ਸਮਝ ਆਉਂਦੇ ਹਨ।

ਕ੍ਰਿਪਾ ਕਰਕੇ ਹੁਣ ਹੇਠ ਲਿਖੀ ਮਹੱਤਵਪੂਰਨ ਸੂਚਨਾ ਆਉਣ ਵਾਲੇ ਇਜਲਾਸ ਵਿਚ ਜਨਰਲ ਹਾਊਸ ਸਾਹਮਣੇ ਜ਼ਰੂਰ ਰੱਖੇ ਤਾਂ ਜੋ ਗੰਭੀਰ ਮਾਮਲਿਆਂ ਤੇ ਬਹਿਸ ਹੋ ਸਕੇ। ਨਹੀਂ ਜਨਰਲ ਹਾਊਸ ਦੀ ਮੀਟਿੰਗ ਦੇ ਕੋਈ ਅਰਥ ਨਹੀਂ ਰਹਿਣੇ।

1. ਸ.ਮਨੋਹਰ ਸਿੰਘ ਗਿੱਲ, ਸਾਬਕਾ ਮੈਂਬਰ ਪਾਰਲੀਮੈਂਟ ਵੱਲੋਂ ਦਿੱਤੀ ਗਈ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਲਾਇਬ੍ਰੇਰੀ ਦੀ ਜੋ ਨਵੀਂ ਇਮਾਰਤ ਉਸਾਰੀ ਗਈ ਹੈ ਉਸ ਨੂੰ ਜਾਣ ਲਈ ਪੇਂਡੀਆਂ ਦਾ ਨਿਰਮਾਣ ਨਹੀਂ ਕੀਤਾ ਗਿਆ। ਨਤੀਜੇ ਵਜੋਂ ਇਮਾਰਤ ਵਰਤੋਂ ਵਿਚ ਨਹੀਂ ਆ ਰਹੀ। ਇਸ ਵੱਡੀ ਅਣਗਹਿਲੀ ਲਈ ਕੌਣ ਜ਼ਿੰਮੇਵਾਰ ਹੈ? ਇਸ ਅਣਗਹਿਲੀ ਵਿਚ 'ਭਵਨ ਨਿਰਮਾਣ ਕਮੇਟੀ' ਦੀ ਕੀ ਭੂਮਿਕਾ ਰਹੀ? ਹੁਣ ਪੇਂਡੀਆਂ ਦੇ ਨਿਰਮਾਣ ਲਈ ਕੀ ਯੋਜਨਾ ਹੈ?
2. 13 ਫਰਵਰੀ 2017 ਨੂੰ ਅੰਗਰੇਜ਼ੀ ਟ੍ਰਿਬਿਊਨ ਵਿਚ ਛਪੇ ਅਕੈਡਮੀ ਦੇ ਪ੍ਰਧਾਨ ਜੀ ਦੇ ਬਿਆਨ ਅਨੁਸਾਰ ਸ਼੍ਰੀ ਰਵਨੀਤ ਸਿੰਘ ਬਿੱਟੂ, ਮੈਂਬਰ ਪਾਰਲੀਮੈਂਟ ਵੱਲੋਂ ਅਕੈਡਮੀ ਨੂੰ ਦਿੱਤੀ ਗਈ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ, ਸਮੇਂ ਸਿਰ ਵਰਤੋਂ ਨਾ ਕਰਨ ਕਾਰਨ, ਵਾਪਸ ਹੋ ਗਈ। ਇਸ ਵੱਡੀ ਅਣਗਹਿਲੀ ਲਈ ਕੌਣ ਜ਼ਿੰਮੇਵਾਰ ਹੈ? ਇਸ ਅਣਗਹਿਲੀ ਵਿਚ 'ਭਵਨ ਨਿਰਮਾਣ ਕਮੇਟੀ' ਦੀ ਕੀ ਭੂਮਿਕਾ ਰਹੀ? ਅਕੈਡਮੀ ਦੇ ਪ੍ਰਬੰਧਕਾਂ ਵੱਲੋਂ, ਅਕੈਡਮੀ ਦੇ ਪ੍ਰਤਿਸ਼ਠਿਤ ਮੈਂਬਰਾਂ ਤੋਂ ਕੀ-ਕੀ ਸਹਿਯੋਗ ਪ੍ਰਾਪਤ ਕੀਤਾ ਗਿਆ?
3. ਅਕੈਡਮੀ ਦੀ ਵੈਬਸਾਈਟ ਕਦੋਂ ਤੋਂ ਇੰਟਰਨੈਟ ਤੋਂ ਅਲੋਪ ਹੈ? ਅਲੋਪ ਹੋਣ ਦੇ ਕਾਰਨ? ਇਸ ਦੇ ਕਦੋਂ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ? ਕੀ ਮੈਂਬਰ ਅਕੈਡਮੀ ਦੀਆਂ ਸਮੇਂ-ਸਮੇਂ ਹੁੰਦੀਆਂ ਗਤੀਵਿਧੀਆਂ ਬਾਰੇ ਵੈਬਸਾਈਟ ਰਾਹੀਂ ਜਾਣਕਾਰੀ ਪ੍ਰਾਪਤ ਕਰਨ ਦੀ ਆਸ ਰੱਖਣ?
4. ਕਿਰਾਏਦਾਰ ਕਾਨੂੰਨ ਅਨੁਸਾਰ ਹਰ ਕਿਰਾਏਦਾਰ ਦਾ 'ਕਿਰਾਇਆਨਾਮਾ' ਸਬ-ਰਜਿਸਟਰਾਰ ਕੋਲ ਰਜਿਸਟਰ ਹੋਣਾ ਜ਼ਰੂਰੀ ਹੈ। ਕੁਝ ਦੁਕਾਨਾਂ ਦੇ ਕਿਰਾਏਨਾਮੇ ਰਜਿਸਟਰ ਵੀ ਹੋਏ ਸਨ। ਕੀ ਅਕੈਡਮੀ ਵੱਲੋਂ ਬਾਕੀ ਕਿਰਾਏਦਾਰਾਂ ਦੇ ਕਿਰਾਏਨਾਮੇ ਰਜਿਸਟਰ ਕਰਵਾ ਲਏ ਗਏ ਹਨ? ਜੇ ਨਹੀਂ ਤਾਂ ਕਿਉਂ? ਹੋਰ ਦੇਰ ਕਰਨ ਨਾਲ ਭਵਿੱਖ ਵਿਚ ਅਕੈਡਮੀ ਦੇ ਹੋਣ ਵਾਲੇ ਵੱਡੇ ਵਿੱਤੀ (ਅਤੇ ਜਾਇਦਾਦ) ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ?
5. ਕਿਰਾਏਦਾਰਾਂ ਦੇ ਪ੍ਰਾਪਰਟੀ ਟੈਕਸ ਭਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਕੀ ਅਕੈਡਮੀ ਸਮੇਂ ਸਿਰ ਪ੍ਰਾਪਰਟੀ ਟੈਕਸ ਭਰ ਰਹੀ ਹੈ?

6. ਮੀਆਂ ਮੀਰ ਭਵਨ ਅਤੇ ਇਸ ਉੱਪਰ ਬਣੀ ਪਹਿਲੀ ਮੰਜਿਲ ਦੀ ਇਮਾਰਤ ਦਾ ਨਕਸ਼ਾ ਕੀ ਮਿਊਂਸਪਲ ਕਾਰਪੋਰੇਸ਼ਨ ਤੋਂ ਮੰਨਜ਼ੂਰ ਕਰਵਾ ਲਿਆ ਗਿਆ ਹੈ। ਕ੍ਰਿਪਾ ਕਰਕੇ ਮੰਨਜ਼ੂਰੀ ਦੀ ਮਿਤੀ ਦੱਸੀ ਜਾਵੇ?
7. ਕੀ ਹੁਣ ਅਕੈਡਮੀ ਦੀਆਂ ਸਾਰੀਆਂ ਦੁਕਾਨਾਂ/ਦਫ਼ਤਰਾਂ ਵਿਚ ਵੱਖਰੇ-ਵੱਖਰੇ ਬਿਜਲੀ ਦੇ ਮੀਟਰ ਲੱਗੇ ਹੋਏ ਹਨ। ਬਿਜਲੀ ਵਿਭਾਗ ਵੱਲੋਂ, ਇਸ ਅਣਗਹਿਲੀ ਕਾਰਨ, ਕਿੰਨਾ ਜੁਰਮਾਨਾ ਕੀਤਾ ਗਿਆ? ਕੀ ਅਕੈਡਮੀ ਜੁਰਮਾਨੇ ਦੀ ਰਕਮ ਕਿਰਾਏਦਾਰਾਂ ਤੋਂ ਵਸੂਲਣ ਲਈ ਕੋਈ ਯਤਨ ਕਰ ਰਹੀ ਹੈ?
8. ਜਨਰਲ ਹਾਊਸ ਵੱਲੋਂ ਅਕੈਡਮੀ ਦੇ ਰਸਾਲੇ 'ਅਲੋਚਨਾ' ਨੂੰ ਕਿਸ ਮਿਤੀ ਤੋਂ 'ਰੈਫ਼ਰੀਡ ਜਰਨਲ' ਕਰਨ ਦੀ ਮੰਨਜ਼ੂਰੀ ਦਿੱਤੀ ਗਈ ਹੈ? ਸਾਲ 2014 ਵਿਚ ਛਪਣ ਵਾਲੇ ਚਾਰ ਅੰਕ ਸਮੇਂ ਸਿਰ ਪ੍ਰਕਾਸ਼ਿਤ ਹੋਣ ਵਿਚ ਕੀ ਮੁਸ਼ਕਲਾਂ ਪੇਸ਼ ਆਈਆਂ? ਇਸ ਅੰਕ ਲਈ ਕਿਹੜੇ ਵਿਦਵਾਨਾਂ ਦਾ ਪੈਨਲ ਬਣਾਇਆ ਗਿਆ ਸੀ? ਕੀ ਰਚਨਾਵਾਂ ਵਿਦਵਾਨਾਂ ਦੀ ਸਹਿਮਤੀ ਬਾਅਦ ਹੀ ਛਪੀਆਂ? ਇਹ ਅੰਕ ਦਸੰਬਰ 2016 ਵਿਚ ਪ੍ਰਕਾਸ਼ਿਤ ਕੀਤਾ ਗਿਆ। ਇਸ ਅੰਕ ਉੱਪਰ ਪ੍ਰਕਾਸ਼ਨ ਵਰ੍ਹਾ, ਜੇ ਕਿ ਕਾਨੂੰਨ ਅਨੁਸਾਰ ਛਾਪਣਾ ਜ਼ਰੂਰੀ ਹੈ, ਨਹੀਂ ਛਾਪਿਆ ਗਿਆ। ਪ੍ਰਕਾਸ਼ਨ ਵਰ੍ਹੇ ਨੂੰ ਕਿਉਂ ਛੁਪਾਇਆ ਗਿਆ? ਇਸ ਅੰਕ ਵਿਚ ਛਪੀਆਂ ਰਚਨਾਵਾਂ ਨੂੰ ਕੀ ਹੁਣ 2014 ਵਿਚ ਛਪੀਆਂ ਮੰਨਿਆ ਜਾਵੇ ਜਾਂ ਸਾਲ 2016 ਵਿਚ? ਸਾਲ 2015 ਅਤੇ ਸਾਲ 2016 ਵਿਚ ਪ੍ਰਕਾਸ਼ਿਤ ਹੋਣ ਵਾਲੇ ਅੱਠ ਅੰਕ ਕਿਉਂ ਸਮੇਂ ਸਿਰ ਪ੍ਰਕਾਸ਼ਿਤ ਨਹੀਂ ਕੀਤੇ ਗਏ? ਇਨ੍ਹਾਂ ਅੰਕਾਂ ਨੂੰ ਕਦੋਂ ਪ੍ਰਕਾਸ਼ਿਤ ਕਰਨ ਦੀ ਯੋਜਨਾ ਹੈ? ਇਨ੍ਹਾਂ ਅੰਕਾਂ ਲਈ ਕਿਹੜੇ-ਕਿਹੜੇ ਵਿਦਵਾਨਾਂ ਦਾ ਪੈਨਲ ਬਣਾਇਆ ਗਿਆ ਹੈ? ਇਨ੍ਹਾਂ ਅੰਕਾਂ ਲਈ ਕਿਨ੍ਹਾਂ-ਕਿਨ੍ਹਾਂ ਲੇਖਕਾਂ ਦੇ ਲੇਖ ਅਕੈਡਮੀ ਕੋਲ ਆ ਚੁੱਕੇ ਹਨ? ਇਨ੍ਹਾਂ ਅੰਕਾਂ ਨੂੰ ਕਦੋਂ ਪ੍ਰਕਾਸ਼ਿਤ ਕੀਤੇ ਜਾਣ ਦੀ ਯੋਜਨਾ ਹੈ? ਅਲੋਚਨਾ ਦੀਆਂ ਕਿੰਨੀਆਂ ਕਾਪੀਆਂ ਛਪਦੀਆਂ ਹਨ? ਅਕੈਡਮੀ ਦੀ ਦੁਕਾਨ ਉੱਪਰ ਇਸ ਅੰਕ ਉੱਪਰ ਰਿਆਇਤ ਕਿਉਂ ਨਹੀਂ ਦਿੱਤੀ ਜਾਂਦੀ? ਕੀ ਇਹ ਮੈਗਜ਼ੀਨ ਵੇਚਣ ਲਈ ਹੋਰ ਦੁਕਾਨਦਾਰਾਂ ਨੂੰ ਦਿੱਤਾ ਜਾ ਰਿਹਾ ਹੈ?
9. ਅਕੈਡਮੀ ਦੇ ਸੰਵਿਧਾਨ ਅਨੁਸਾਰ ਅਕੈਡਮੀ ਦਾ ਉਦੇਸ਼ ਕੇਵਲ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦਾ ਵਿਕਾਸ ਕਰਨਾ ਹੈ। ਨਵੀਂ ਲਾਇਬ੍ਰੇਰੀ ਦੀ ਇਮਾਰਤ ਦਾ ਨਾਂ 'ਸਾਹਿਰ ਲੁਧਿਆਣਵੀ ਲਾਇਬ੍ਰੇਰੀ' ਰੱਖ ਕੇ ਕੀ ਪ੍ਰਬੰਧਕਾਂ ਵੱਲੋਂ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਗਈ? (ਅਸੀਂ ਸਾਹਿਰ ਲੁਧਿਆਣਵੀ ਦੀ ਭਾਰਤੀ ਸਾਹਿਤ ਨੂੰ ਦੇਣ ਦੇ ਕਦਰਦਾਨ ਹਾਂ ਅਤੇ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਹਾਂ। ਕਿੰਤੂ ਕੇਵਲ ਇਹ ਹੈ ਕਿ ਉਨ੍ਹਾਂ ਨੇ ਪੰਜਾਬੀ ਵਿਚ ਇੱਕ ਅੱਖਰ ਵੀ ਨਹੀਂ ਲਿਖਿਆ)
10. ਸ੍ਰੀ ਬੁੱਧ ਸਿੰਘ ਪਿਛਲੇ ਲੰਬੇ ਸਮੇਂ ਤੋਂ ਸ਼ਾਇਦ ਮੁਅੱਤਲ ਚੱਲ ਰਹੇ ਹਨ। ਉਨ੍ਹਾਂ ਦੀ ਮੁਅੱਤਲੀ ਦਾ ਕਾਰਨ? ਉਨ੍ਹਾਂ ਦੇ ਲੱਗੇ ਅਖਾਉਤੀ ਦੇਸ਼ਾਂ ਦਾ ਨਿਪਟਾਰਾ ਹੋਣ ਦੀ ਸੰਭਾਵਨਾ?
11. ਅਕੈਡਮੀ ਵੱਲੋਂ ਵਿੱਤੀ ਵਰ੍ਹੇ 2015-16 ਦੇ ਖਰਚੇ ਅਤੇ ਆਮਦਨ ਦੀ ਬੈਲੇਂਸ ਸ਼ੀਟ ਤਿਆਰ ਕੀਤੀ ਗਈ ਹੋਵੇਗੀ। ਉਸ ਬੈਲੇਂਸ ਸ਼ੀਟ ਦੀ ਨਕਲ ਇਨਕਮ ਟੈਕਸ ਵਿਭਾਗ ਨੂੰ ਭੇਜੀ ਗਈ ਹੋਵੇਗੀ। ਉਸ ਬੈਲੇਂਸ ਸ਼ੀਟ ਦੀ ਨਕਲ ਹਾਊਸ ਅੱਗੇ ਪੇਸ਼ ਕੀਤੀ ਜਾਵੇ। ਕੇਵਲ ਸੰਖੇਪ ਰਿਪੋਰਟ ਹੀ ਪੇਸ਼ ਨਾ ਕੀਤੀ ਜਾਵੇ।
12. ਵਿੱਤੀ ਵਰ੍ਹੇ 2016-17 ਵਿਚ ਅਕੈਡਮੀ ਨੂੰ ਹੋਈ ਆਮਦਨ ਅਤੇ ਅਕੈਡਮੀ ਵੱਲੋਂ ਕੀਤੇ ਗਏ ਖਰਚੇ ਬਾਰੇ ਵਿਸਤ੍ਰਿਤ ਜਾਣਕਾਰੀ ਹਾਊਸ ਨੂੰ ਦਿੱਤੀ ਜਾਵੇ। ਕੇਵਲ ਸੰਖੇਪ ਜਾਣਕਾਰੀ ਦੇ ਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਨਾ ਟਲਿਆ ਜਾਵੇ।

ਹੁੰਘਾਰੇ ਦੀ ਆਸ ਨਾਲ।

ਆਪ ਦੇ ਹਿਤੂ

ਮਿੱਤਰ ਸੈਨ ਮੀਤ ਅਤੇ ਕਰਮਜੀਤ ਸਿੰਘ ਐਂਜਲਾ